

# **Oswal Greentech Limited**

### OGL/ND/2023

February 11, 2023

The Manager National Stock Exchange of India Ltd. Exchange Plaza, Bandra-Kurla Complex, Bandra (East) Mumbai - 400051 Email: <u>cmlist@nse.co.in</u> Scrip Code: BINDALAGRO The Manager BSE Ltd. Department of Corporate Services Floor 25, P J Towers, Dalal Street, Mumbai - 400001 Email: <u>corp.relations@bseindia.com</u> Scrip Code: 539290

Sub: Submission of newspaper publications

Dear Sir,

Please find enclosed herewith newspaper publications for publication of unaudited financial results for the quarter and nine months ended December 31, 2022 published in the following newspapers:

- 1. Business Standard (National daily newspaper) on February 11, 2023;
- 2. Ajit (Regional daily newspaper) on February 11, 2023.

This is for your information and records.

Yours faithfully, For Oswal Greentech Limited

Routhe

Sonal Malhotra Company Secretary & Compliance Officer

Encl: A/a

7th Floor, Antriksh Bhawan, 22 Kasturba Gandhi Marg, New Delhi- 1 10 00 1 T: +91-1 1-23715242, 23322980, 23753652, 23715225 E: oswal@oswalgreens.com W: www. oswalgreens.com

ABHEY OSWAL GROUP Corporate Office : 7 <sup>th</sup> Floor, Antriksh Bhawan, 22, Kasturba Gandhi Marg, New Delhi-110001 Extract of the Unaudited Standalone Financial Results for the Quarter and Nine Months Ended 31 <sup>th</sup> December, 2022												
					(Amou	nt in ₹ Lakh)						
			Stand	dalone								
		Quarter Ende	d	Nine Mon	ths Ended	Year Ended						
Particulars	31.12.2022 (Unaudited)	30.09.2022 (Unaudited)	31.12.2021 (Unaudited)	31.12.2022 (Unaudited)	31.12.2021 (Unaudited)	31.03.2022 (Audited)						
Total Income from Operations	429.96	533.82	1,275.71	1,537.82	1,994.75	2,401.48						
Net Profit/(Loss) for the period/year (before tax)	1,253.08	1,734.43	1,272.69	4,510.45	4,424.18	6,118.91						
Net Profit/(Loss) for the period/year after tax	834.44	1,285.94	837.64	3,248.84	3,336.38	4,605.34						
Total Comprehensive income for the period/year [comprising profit/(loss) for the period/year (after tax) and Other comprehensive income (after tax)]	848.00	1,299.65	837.87	3,289.71	3,336.67	4,659.82						
Paid up Equity Share Capital ( Face Value of ₹10/- each)	25,680.92	25,680.92	25,680.92	25,680.92	25,680.92	25,680.92						
Other equity (excluding revaluation reserves) as shown in the Audited Balance Sheet						2,22,665.10						
Basic and Diluted Earnings per share (Face Value of  ≹10/- each)	0.32	0.50	0.33	1.27	1.30	1.79						

Note:-The above is an extract of the detailed format of the Quarterly and Nine months ended Standalone Unaudited Financial results filed with the stock exchanges under Regulation 33 of the SEBI (Listing Obligations and Disclosure Requirements), Regulations, 2015. The full format of the Financial results are available on the stock exchange website www.bseindia.com and www.nseindia.com and also on the Company's website www.oswalgreens.com For Oswal Greentech Limited

Date:- 10.02.	2023
Place:- New	Delhi

	sd/-
Anil	Bhalla

**CEO** and Managing Director

DIN: 00587533

Regd. Office : Near Jain Colony, Vijay Inder Nagar, Daba Road, Ludhiana-141 003 (Punjab) Contact: 0161- 2544238 ; website: www.oswalgreens.com; Email ID: oswal@oswalgreens.com

### TARA CHAND INFRALOGISTIC SOLUTIONS LIMITED

(FORMERLY KNOWN AS TARA CHAND LOGISTIC SOLUTIONS LIMITED)

CIN: L63090CH2012PLC033556

**Registered Office: 342 Industrial Area Phase I Chandigarh** 

Tel: 0172-2650380Email: cs@tarachandindia.in ; website: www.tarachandindia.in

#### **NOTICE OF EXTRAORDINARY GENERAL MEETING OF MEMBERS E-VOTING INFORMATION AND CUT-OFF DATE**

Notice is hereby given that the Extra Ordinary General Meeting ('EOGM') of the Members of M/S. Tara Chand InfraLogistic Solutions Limited ('the Company') is scheduled to be held on Saturday 04th March, 2023, at 11:00 AM. through Video Conference ("VC")/ Other Audio Visual Means ("OAVM") to transact the business, as set out in the Notice of the EOGM in compliance with all the applicable provisions of the Companies Act, 2013 and Rules made thereunder and Securities and Exchange Board of India ("SEBI") (Listing Obligation and bisclosure Requirement) Regulations, 2015 read General Circular No. 14/2020 dated April 8, 2020, Circular No. 17/2020 dated April 13, 2020, Circular No. 20/2020 dated May 5, 2020, Circular No. 02/2021 hauary 13, 2021. Circular No. 19/2021 dated December 8, 2021, Circular No. 21/2021 December 14, 2021 and Circular No. 02/2022 May 5,2022 and Circular No. 11/2022 dated December 28, 2022 issued by Ministry of Corporate Affairs ("MCA") (collectively referred as MCA Circulars") and SEBI Circular No. SEBI/ HO/CFD/ CMD1/CIR/P/2020/79 dated May 12, 2020 and, SEBI HO/CFD/CMD2/CIR/P/2021/11 dated January 15, 2021, Circular No. 5EBI/ HO/CFD/ CMD1/CIR/P/2020/79 dated May 12, 2020 and, SEBI HO/CFD/CMD2/CIR/P/2021/11 dated January 15, 2021, 2020 SEBI/HO/CFD/CMD2/CIR/P/2022/62 dated May 13, 2022 and Circular SEBI/HO/CFD/ PoD – 2 / P/ CIR/2023/4 dated January 05, 2023, issued by Securities and Exchange Board of India ("SEBI Circular"). The venue of the meeting shall be deemed to be the registered office of

the Company situated at 342 Industrial Area Phase I Chandigarh – 160002, India. Due to applicable circulars and difficulties involved in dispatching physical copies, the Notice convening the EOGM has been electronically sent only to the Members whose e-mail IDs are registered with the Company/ Depository Participant(s). The aforesaid documents are also available on the Company's website at www.tarachandindia.in , websites of the Stock Exchange i.e. National Stock Exchange of India Limited www.nseindia.com well as on the website of the Registrar and Transfer Agent of the Company viz. Link Intime India Private Limited ("LIPL") at https://instavote.linkintime.co.in/.

Further as per the aforesaid circulars, the appointment of proxy has been dispensed with for the EOGMs/ EGMs to be conducted in electronic mode. Accordingly, the Attendance Slip and Proxy Form have not been annexed to the Notice Instruction for attending the EOGM through VC/OAVM:

The Members can join the EOGM in the VC/OAVM mode within 15 minutes before and after the scheduled time of the commencement of the meeting by following the procedure mentioned in the EOGM Notice. The attendance of the Members participating in the EOGM through VC/ OAVM will be counted for the purpose of ascertaining the quorum under Section 103 of the Act.

Instruction for Remote e-voting and e-voting during the EOGM: Pursuant to the provisions of Section 108 of the Companies Act, 2013, read with Rule 20 of the Companies (Management and Administration) Amendment Rules, 2015, and Regulation 44 of the SEBI (Listing obligation and Disclosure Requirements) Regulations, 2015, the Company is pleased to provide the facility of e-voting to its Shareholders, to enable them to cast their votes on the resolutions proposed to be passed at the EOGM by electronic means. The Company has engaged the service of Link Intime India Private Limited ("LIPL") which will provide the e-voting facility of casting votes to a Shareholders using remote e-voting system (e-voting from a place other than the venue of EOGM) ("remote e-voting") as well as e-voting during the EOGM ("e-voting at the EOGM"). A person whose name is recorded in the Register of Members or in the Register of Beneficial Owners Maintained by the depositories as on the cut-off date shall be entitled to avail the facility of remote e-voting or e-voting at the EOGM.

#### Details of the e-voting schedule are as under:

. The cut-off date for determining the eligibility to vote through remote e-voting or through the e-voting system during the EOGM: Saturday 25th February, 2023.

#### 2. Date & time of Commencement of Remote E-voting: Wednesday 01st March, 2023 at 09:00 A.M. (IST).

3. Date & time of end of Remote E-voting: Friday 03rd March, 2023 at 05:00 P.M. (IST).

The remote e-voting module shall be disabled by LIPL for voting thereafter and remote e-voting shall not be allowed beyond the said date and time. Once the vote on a resolution is cast by the shareholder, the shareholder shall not be allowed to change subsequently. Only those Shareholders, who will be present at the EOGM through VC/OAVM facility and who would not have cast their vote by remote e-voting prior to the EOGM and are otherwise not barred from doing so, shall be eligible to vote through the e-voting system at the EOGM. Shareholders who have voted through remote e-voting will be eligible to attend the EOGM and their presence shall be counted for the purpose of quorum. However such Shareholders shall not be entitled to cast their vote again at the EOGM.

#### Manner of registering/updating E-mail Address:

Shareholders who have still not registered their e-mail ID are requested to get their email ID registered, as follows:

1. Shareholders holding shares in physical mode and who have not updated their email address is requested to update their email address with the Registrar and Share Transfer Agent of the Company, viz., M/s. Link Intime India Pvt. Ltd. on its website (at www.linkintime.co.in ) provide necessary details like Folio No., Name of Shareholder, scanned copy of the Share Certificate (front and back), self-attested copy o the PAN Card, and self-attested copy of AADHAR Card.

2. Shareholders holding Shares in Dematerialized Mode: Please provide Demat account details (CDSL-16 digit beneficiary ID or NSDL - 16 digit DPID + CLID), client master or copy of consolidated account statement, PAN (SELF ATTESTED COPY OF pan Card), AADHAR Card (self-attested copy of Aadhar Card) to the Registrar and Share Transfer Agent of the Company, viz., M/s. Link Intime India Pvt. Ltd. on its website (at www.linkintime.co.in)

# HB STOCKHOLDINGS LIMITED

Registered Office: Plot No.31, Echelon Institutional Area, Sector 32, Gurugram-122 001, Haryana Ph.: +91-124-4675500, Fax: +91-124-4370985

E-mail: corporate@hbstockholdings.com, Website: www.hbstockholdings.com

# STATEMENT OF UN-AUDITED FINANCIAL RESULTS (STANDALONE AND CONSOLIDATED) FOR THE QUARTER/NINE MONTHS ENDED 31/12/2022

S.	Particulars		STANDALONE		CONSOLIDATED					
No.		Quarter ended	Corresponding 3 months ended in the	Nine Months ended	Quarter ended	Corresponding 3 months ended in the	Nine Months ended			
			previous year			previous year				
		31/12/2022	31/12/2021	31/12/2022	31/12/2022	31/12/2021	31/12/202			
		Un-audited	Un-audited	Un-audited	Un-audited	Un-audited	Un-audite			
1.	Total Income from Operations (net)	360.84	375.37	656.75	360.84	375.37	656.7			
2.	Net Profit / (Loss) for the period (before Tax, Exceptional items)	297.48	334.47	495.29	296.22	333.14	491.3			
3.	Net Profit / (Loss) for the period before tax (after Exceptional items)	297.48	334.47	495.29	296.22	333.14	491.3			
4.	Net Profit / (Loss) for the period after tax (after Exceptional items)	308.98	267.55	505.48	307.72	266.22	501.5			
5.	Total Comprehensive Income for the period [Comprising Profit/ (Loss) for the period (after tax) and other Comprehensive Income (after tax)]	310.80	258.50	506.59	309.54	257.17	502.6			
6.	Equity Share Capital	713.77	713.77	713.77	713.77	713.77	713.7			
7.	Reserves (excluding Revaluation Reserve as shown in the Balance Sheet of previous year)	NA	NA	NA	NA	NA	N			
8.	Earnings Per Share (of Rs. 10/- each) (for continuing and discontinued operations)-									
	Basic: Diluted:	4.33 4.33	3.75 3.75	7.08 7.08	4.31 4.31	3.73 3.73	7.0 7.0			

5

(i) The above is an extract of the detailed format of Quarterly /Nine Months ended Financial Results filed with the Stock Exchange (s) under Regulation 33 of the SEBI (Listing Obligations and Disclosure Requirements) Regulations, 2015. The full format of this Quarterly /Nine Months ended Financial Results are available on the website of Stock Exchange(s), BSE Limited, www.bseindia.com, National Stock Exchange of India Limited, www.nseindia.com and Company's website, www.hbstockholdings.com

(ii) The aforesaid results were placed before and reviewed by the Audit Committee at its meeting held on 9th February, 2023 and approved by the Board of Directors at its meeting held on 10th February, 2023. For HB Stockholdings Limited

ANIL GOYAL

(Director) DIN: 00001938

Place : Gurugram Date : 10/02/2023			

## Alkem Laboratories Limited

Regd. Office : Alkem House, Senapati Bapat Marg, Lower Parel, Mumbai 400 013 Tel No: +91 22 3982 9999 Fax No: +91 22 2492 7190 Email Id : investors@alkem.com CIN: L00305MH1973PLC174201

Extract of Unaudited Consolidated Financial Results for the Quarter and Nine months ended 31 December 2022

			(₹ in N	1illion except p	er share data)
Sr.			Nine months	Quarter ended	Year
No	Particulars	ended 31.12.2022	ended 31.12.2022	31.12.2021	ended 31.03.2022
		(Unaudited)	(Unaudited)	(Unaudited)	(Audited)
1	Total Income from Operations	30,409.1	86,966.6	26,189.8	1,06,341.9
2	Net Profit for the period (before tax and exceptional items)	5,388.9	10,931.1	4,639.4	18,592.4
3	Net Profit for the period before tax (after exceptional items)	5,388.9	10,931.1	4,639.4	18,442.8
4	Net Profit for the period after tax (after exceptional items) attributable to the owners of				
	the Company	4,547.1	9,131.9	5,256.6	16,456.2
5	Total Comprehensive Income for the period attributable to the owners of the Company	4,871.9	10,388.9	5,298.3	16,801.7
6	Paid-up equity Share Capital (Face Value per Share: ₹ 2)	239.1	239.1	239.1	239.1
7	Other Equity				86,139.9
8	Earnings Per Share (not annualised for periods)				
	a Basic (in ₹) :	38.03	76.38	43.96	137.63
	b Diluted (in ₹) :	38.03	76.38	43.96	137.63

Notes:

3

Key numbers of Standalone Financial Results

a. Total Income from Operations	22,967.2	68,165.6	21,808.4	88,298.1
b. Profit Before Tax	4,359.5	9,973.0	4,698.1	17,533.7
c. Profit After Tax	3,888.9	8,796.8	4,370.9	15,412.5


The above unaudited consolidated financial results of the Company were reviewed and recommended by the Audit Committee on 9 February 2023 and subsequently approved by the Board of Directors at its meeting held on 10 February 2023. The auditors have issued an unmodified report on the financial results for the quarter and nine months ended 31 December 2022.

The above is an extract of the detailed format of Quarterly/Year ended Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly/Year ended Financial Results are available on



rnt.helpdesk@linkintime.co.in . Any person who acquires shares & becomes a member of the Company after date may obtain the login ID and password for remote e-voting by sending a re A person who is not a Member as on the cut-off date should treat the Notice queries or issues regarding attending of EOGM & e-voting from the e-voting s	quest to rnt.helpde: of the EOGM for th	sk@linkintime.co.in. e information purpose only. If you have any		ock Exchan Ikemlabs.co	-	es viz. www	v.bseindia.co	om and wv	vw.nseindia	.com. The	same is al		By	Order of th	he Board
•		nfraLogistic Solutions Limited as Tara Chand Logistic Solutions Limited)										Fo	r Alkem La	boratories	3 Limited
	Formeny Known a SD/- /inay Kumar (Mar DIN: 00151567	с, , , , , , , , , , , , , , , , , , ,	Place: Mu Date: 10 F	ımbai <sup>-</sup> ebruary 20	23								E	xecutive C	N. Singh Chairman 00760310
		L													
APPOINTMENTS				न निगम	-	-	R	AIL V			IIGA ndia Ente		MIT	ED	
				Nigam l			Ponistor	od offica	•		t Kranti B	• •	2hikaji Cr	ama Diac	
INDIA INFRASTRUCTURE FINANCE COMPANY LIMITED (IIFCL)	zadi vo	गुण	वत्ता, गति	एवं पारद	र्शिता		neyister				lhi, South		-		e,
(A Government of India Enterprise) (A Government of India Enterpr	izadi <sub>Ka</sub> <sup>mit</sup> Mahotsav			India Ente		Emo	il: invoct							2002001	110622
East Kidwai Nagar, New Delhi-110 023 CIN: U67190DL2006G01144520		<b>,</b>			• •				-		w.rvnl.o	-			110033
RECRUITMENT OF VARIOUS POSTS BY IIFCL		Statement o	of Standa	lone/ Co	nsolidate	ed Finan	cial Resu	ults for t	he Quart	er and N	line Mon	ths Ende	d 31/12/2	2022	(Rs. in Crores)
IFCL was set up in 2006 to provide long-term financial assistance to viable infrastructure projects mandate to finance both green-field and brown-field projects across all infrastructure sub-sectors	s notified						dalone		1				lidated		
by the Government and broadly include transportation, energy, water, sanitation, communication, commercial infrastructure. IFCL Projects Limited (IPL) is a wholly-owned subsidiary of IIFCL dedicated project advisory company. IIFCL invites applications for below posts:		SI. Deutleuleur			Quarter Ende			ths Ended	Year Ended		Quarter Ende		Nine Mon		Year Ended
Post Name Mode of recruitment V	Icancy	o. Particulars		31.12.2022	30.09.2022	31.12.2021	31.12.2022	31.12.2021	31.03.2022	31.12.2022	30.09.2022	31.12.2021	31.12.2022	31.12.2021	31.03.2022
Chief Executive Officer (CEO) – IIFCL Projects Limited         Contract basis           Deputy Chief Executive Officer (Dy. CEO) –         Contract basis	01	1. Revenue from Operations		(Unaudited) 5010.67	(Unaudited) 4,908.90	(Unaudited) 5,049.14	(Unaudited) 14,560.32	(Unaudited) 12,944.07	(Audited) 19,381.71	(Unaudited) 5,012.09	(Unaudited) 4,908.90	(Unaudited) 5,049.24	(Unaudited) 14,561.74	(Unaudited) 12,944.17	(Audited) 19,381.71
IIFCL Projects Limited For eligibility, complete details, application procedure and application form, please visit ou	-	2. Other Income		283.84	217.69	210.76	742.70	589.61	809.26	280.91	221.93	210.99	740.42	590.25	800.23
https://www.iifcl.in under Recruitments tab. The completed application form along with a certified documents by eligible candidates must be sent through e-mail at <u>recruitment@iifc</u>	relevant	3. Total Income		5294.51	5,126.59	5.259.90	15,303.02	13,533.68	20,190.97	5,293.00	5,130.83	5,260.23	15,302.16	13,534.42	20,181.94
before 11 <sup>th</sup> March 2023.		4. Profit Before Tax (PBT)		406.00	398.33	381.42	1,162.87	932.77	1,406.10	447.86	480.98	392.73	1,302.06	1,022.32	1,502.17
Sd/ Kester General Man	ger- HRD	5. Profit After Tax (PAT)		341.02	298.58	281.78	922.69	715.20	1,087.21	382.42	381.22	293.01	1,061.30	804.52	1,182.69
		6. Total Comprehensive Income/(loss) for	the period/year	342.83	296.56	281.77	923.55	714.92	1,087.01	384.23	379.20	293.00	1,062.16	804.24	1,182.51
		7. Paidup Equity Share Capital		2,085.02	2,085.02	2,085.02	2,085.02	2,085.02	2,085.02	2,085.02	2,085.02	2,085.02	2,085.02	2,085.02	2,085.02
		8. Other Equity (excluding Revaluation	Reserves)						3,546.39				ļ'	<b></b>	4,312.38
		9. Earning Per Share (EPS)*		1.04	1.10	1.05	4.40	0.40	5.04	4.00	4.00		<b>5 00</b>		
		Basic (Rs.)		1.64	1.43	1.35	4.43	3.43	5.21	1.83	1.83	1.41	5.09	3.86	5.67
	*	Diluted (Rs.) EPS not annualised for the quarter ende	od on <b>21 12 2</b>	1.64	1.43	1.35	4.43	3.43	5.21	1.83	1.83	1.41	5.09	3.86	5.67
Image: Structure Structur	and yea me Mahotaav ER tructure cross all prtation, eancy 01	<ol> <li>The above Standalone/ Consolidated finations committee and approved by the Board of 2 As required under Regulation 33 of the Disclosure Requirements) Regulations, conducted a limited review of the above finations of the financial year 2022-23 and year 2022-23.</li> <li>The Standalone/Consolidated financial restandards (Ind AS) as notified under Standards (Ind AS) as notified under Standards (Indian Accounting Standara amendment Rules, 2016 and other recognis) Fine Company /Group operates in a single hence there are no separate operating seg</li> <li>Section 115BAA has been inserted in the</li> </ol>	ancial results ha Directors in thei Securities and 2015 (as amen nancial results for figures between d published una soults have been Section 133 of t rd) Rules, 2011 nized accounting ereportable oper ments as per Inc	ave been review r meeting held or Exchange Boar ided), the Statui or the quarter en published year i undited figures u prepared in acc the Companies 5 and Companies 5 practices and p rating Segment' d AS 108 -Opera	ed and recomn <b>10th February</b> d of India (List ory Auditors of ded 31st Decem o date unaudite p to second qu. ordance with th Act, 2013 read es (Indian Acc olicies to the exi Development of ing Segments.	nended by the <i>i</i> , <b>2023</b> . ing Obligations f the company ber, 2022. ed figures up to arter of the fina ne Indian Accou with Rule 3 o counting Standa tent applicable. f Rail Infrastruc	Audit whii 201 201 and 7) In re have of v Eng third dep main of th dep main dep main of th clas ards) 9) The und ture', web	ch enables dom 9 subject to cert espect of Krishn vork as per the ineering Depar artmental charg hagement of the e subject matte grever necessa sification of the above is an ext er Regulation 3	estic companie: ain conditions. <sup>-</sup> apatnam Railwa e detailed estim tment of India les apart from of Company has d r by the Board of ry figures for t current period/y ract of the detail 3 of the SEBI (L s is available on	The company h. ay Company Lir ate/revised est n Railways. R ther relaxations ecided to keep f Directors of th he previous p. /ear. ed format of Qu isting Obligatic	from contractua in abeyance the o e Company eriods/ year hav uarterly Standalo uns and Disclosu	this option yet. /NL is entitled for on estimate as yed representati al obligations. B claim of the said /e been regrou one/Consolidate ire Requirement t www.bseindia	br departmental provided in par- ion from KRCL ased on the repr departmental ch ped, reclassified d Financial Resu ts) Regulations,	charges @ 5% ( ragraph 1137 o - for waiver of resentation mad harges pending d/recasted to c ults filed with St 2015. The com eindia.com and	of the total cost of the Code for f the aforesaid de by KRCL, the detailed review conform to the tock Exchanges nplete format of d on Company's
Sd/ General Mana		Place : New Delhi Dated : 10.02.2023											Chair	rman & Mana	Pradeep Gaur ging Director NN:07243986

### This PDF was uploade To Teligram channel LBS Newspaper platform (https://t.me/LBSNEWSPAPER) @LBSNEWSPAPER



ਰਜਿ: ਨੰ: PB/JL-138/2018-21 ਜਿਲਦ 64, ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688